

ਭਾਗ-(ੳ) ਵਿੱਚ ਵਸਤੂਨਿਸ਼ਠ ਦੇ 4 ਪ੍ਰਸ਼ਨ , ਖਾਲੀ ਥਾਵਾਂ ਦੇ 4 ਪ੍ਰਸ਼ਨ, ਸਹੀ/ਗ਼ਲਤ ਦੇ (3) ਅਤੇ ਬਹੁਭਾਂਤੀ ਦੇ (3) ਪ੍ਰਸ਼ਨ ਹੋਣਗੇ। ਕੁਲ 14 ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।

(ਕ) ਵਸਤੂਨਿਸ਼ਠ ਪ੍ਰਸ਼ਨ(ਇਕ ਸ਼ਬਦ ਜਾਂ ਇੱਕ ਲਾਈਨ ਵਿੱਚ)

1. ਗੁਰਮਤਿ ਸੰਗੀਤ ਤੋਂ ਕੀ ਭਾਵ ਹੈ?
2. ਭਾਈ ਮਰਦਾਨਾ ਜੀ ਕੇਹੜਾ ਸਾਜ਼ ਵਜਾਉਂਦੇ ਸਨ?
3. ਇੱਕਤਾਲ ਵਿੱਚ ਕਿੰਨੀਆਂ ਤਾਲੀਆਂ ਲੱਗਦੀਆਂ ਹਨ?
4. ਤਿੰਨ ਤਾਲ ਕਿਹੜੀ ਲੈਅ ਵਿੱਚ ਵਜਾਈ ਜਾਂਦੀ ਹੈ? (4X2=8)

(ਖ) ਖਾਲੀ ਥਾਵਾਂ ਭਰੋ।

5. ਰਾਗ ਤੋੜੀ ਦਾ ਵਾਦੀ ਸਵਰ -----ਹੈ?
6. ਭਾਈ ਮਰਦਾਨਾ ਜੀ -----ਜੀ ਨਾਲ ਰਹਿੰਦੇ ਸਨ।
7. ਰਾਗ ਭੈਰਵ ਦਾ ਸੰਵਾਦੀ ਸਵਰ ----- ਹੈ।
8. ਰਾਗ ਤੋੜੀ -----ਪ੍ਰਕਿਰਤੀ ਦਾ ਰਾਗ ਹੈ। (4X2=8)

(ਗ) ਠੀਕ (✓) ਜਾਂ (X) ਗ਼ਲਤ ਦਾ ਚਿੰਨ੍ਹ ਲਗਾਓ।

9. ਓ ਦਾ ਅਰਥ ਹੈ ਨਾ ਰੁਕਣਾ।
10. ਰਾਗ ਭੈਰਵ ਦਾ ਥਾਟ ਭੈਰਵ ਹੈ।
11. ਗੁਰੂ ਗਰੰਥ ਸਾਹਿਬ ਵਿੱਚ 215 ਰਾਗ ਦਰਜ ਹਨ। (3X2=6)

(ਘ) ਬਹੁਭਾਂਤੀ ਪ੍ਰਸ਼ਨ

12. ਸਵਰਾਂ ਦੇ ਉਤਰਦੇ ਕ੍ਰਮ ਨੂੰ ਕੀ ਕਹਿੰਦੇ ਹਨ?
1. ਆਰੋਹ 2. ਅਵਰੋਹ 3. ਸੰਵਾਦੀ 4. ਪਕੜ
13. ਤਿੰਨ ਤਾਲ ਦੇ ਕਿੰਨੇ ਵਿਭਾਗ ਹੁੰਦੇ ਹਨ?
1. (2) 2. (9) 3. (4) 4. (5)
14. ਰਾਗ ਭੈਰਵ ਕਿਹੜੀ ਪ੍ਰਕਿਰਤੀ ਦਾ ਰਾਗ ਹੈ?
1. ਗੰਭੀਰ 2. ਸ਼ਾਂਤ 3. ਚੰਚਲ 4. ਹਾਸ (3X2=6)

ਭਾਗ-(ਅ) ਵਿੱਚ ਕੁੱਲ 5 ਸੰਖੇਪਾਤਮਕ ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਦਾ ਉੱਤਰ ਇੱਕ ਜਾਂ ਦੋ ਲਾਈਨਾਂ ਵਿੱਚ ਹੋਣਾ ਜ਼ਰੂਰੀ ਹੈ। ਇਨ੍ਹਾਂ ਵਿੱਚੋਂ ਕੋਈ 3 ਪ੍ਰਸ਼ਨ ਕਰਨੇ ਲਾਜ਼ਮੀ ਹਨ। ਹਰੇਕ ਪ੍ਰਸ਼ਨ 3 ਅੰਕਾਂ ਦਾ ਹੋਵੇਗਾ।

15. ਆਸਾ ਦੀ ਵਾਰ ਦੀ ਚੌਕੀ ਤੋਂ ਕੀ ਭਾਵ ਹੈ?
16. ਧੁਨੀ ਤੋਂ ਕੀ ਭਾਵ ਹੈ?
17. ਪੜਤਾਲ ਤੋਂ ਕੀ ਭਾਵ ਹੈ?
18. ਇੱਕਤਾਲ ਦੀ ਇੱਕਗੁਣ ਲਿਖੋ।
19. ਤਿੰਨਤਾਲ ਦਾ ਪਰਿਚੈ ਲਿਖੋ। (3X3=9)

ਭਾਗ-(ੲ) ਵਿੱਚ ਕੁੱਲ 4 ਨਿਬੰਧਾਤਮਕ ਪ੍ਰਸ਼ਨ ਪੁੱਛੇ ਜਾਣਗੇ। ਜਿਨ੍ਹਾਂ ਦਾ ਉੱਤਰ 5-8 ਲਾਈਨਾਂ ਵਿੱਚ ਹੋਣਾ ਜ਼ਰੂਰੀ ਹੈ। ਇਨ੍ਹਾਂ ਪ੍ਰਸ਼ਨਾਂ ਵਿੱਚੋਂ ਕੋਈ 2 ਪ੍ਰਸ਼ਨ ਕਰਨੇ ਲਾਜ਼ਮੀ ਹਨ। ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ।

20. ਭਾਈ ਹੀਰਾ ਸਿੰਘ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ।
21. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਮਤਿ ਸੰਗੀਤ ਪ੍ਰਤੀ ਦੇਣ ਨੂੰ ਸੰਖੇਪ ਵਿੱਚ ਲਿਖੋ।
22. ਤਿੰਨਤਾਲ ਨੂੰ ਇੱਕਗੁਣ ਅਤੇ ਦੁਗੁਣ ਦੀ ਲੈਅ ਕਾਰੀ ਵਿੱਚ ਲਿਖੋ।
23. ਇੱਕਤਾਲ ਦਾ ਪਰਿਚੈ ਦਿੰਦੇ ਹੋਏ, ਇੱਕਤਾਲ ਨੂੰ ਦੁਗੁਣ ਦੀ ਲੈਅ ਕਾਰੀ ਵਿੱਚ ਲਿਖੋ। (2X4=8)

